

# Telephone conversation between Prime Minister and President of USA

June 02, 2020

## ਪ੍ਰਧਾਨ ਮੰਤਰੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਦਰਮਿਆਨ ਹੋਈ ਟੈਲੀਫੋਨ 'ਤੇ ਗੱਲਬਾਤ

2 ਜੂਨ, 2020

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਮਹਾਮਹਿਮ ਡੋਨਾਲਡ ਟਰੰਪ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ।

ਰਾਸ਼ਟਰਪਤੀ ਟਰੰਪ ਨੇ “ਸੱਤਾਂ ਦੇ ਸਮੂਹ” ਦੀ ਅਮਰੀਕੀ ਪ੍ਰਧਾਨਗੀ ਬਾਰੇ ਗੱਲ ਕੀਤੀ ਅਤੇ ਇਸਦੀ ਸਦੱਸਤਾ ਦੇ ਦਾਇਰੇ ਨੂੰ ਅੱਗੇ ਵਧਾਉਣ ਦੀ ਇੱਛਾ ਜਾਹਿਰ ਕੀਤੀ, ਜਿਸ ਅੰਦਰ ਭਾਰਤ ਸਮੇਤ ਹੋਰ ਮਹੱਤਵਪੂਰਨ ਦੇਸ਼ਾਂ ਨੂੰ ਸ਼ਾਮਲ ਕੀਤਾ ਜਾਵੇ। ਇਸ ਸੰਦਰਭ 'ਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅਮਰੀਕਾ ਵਿੱਚ ਹੋਣ ਵਾਲੇ ਅਗਲੇ G-7 ਸ਼ਿਖਰ ਸਮੇਲਨ ਵਿੱਚ ਭਾਗ ਲੈਣ ਦਾ ਸੱਦਾ ਦਿੱਤਾ।

ਇਸ ਸੱਚਾਈ ਨੂੰ ਮੰਨਦੇ ਹੋਏ ਕਿ ਇਸ ਤਰ੍ਹਾਂ ਦਾ ਵਿਸਥਾਰਤ ਮੰਚ COVID ਤੋਂ ਬਾਅਦ ਦੀ ਦੁਨੀਆ ਦੀਆਂ ਉਭਰ ਰਹੀਆਂ ਹਕੀਕਤਾਂ ਦੇ ਮੁਤਾਬਿਕ ਹੋਵੇਗਾ, ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਟਰੰਪ ਦੀ ਸਿਰਜਣਾਤਮਕ ਅਤੇ ਦੂਰਦਰਸ਼ੀ ਸੋਚ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਤਜਵੀਜ਼ ਕੀਤੇ ਗਏ ਸ਼ਿਖਰ ਸਮੇਲਨ ਦੀ ਕਾਮਯਾਬੀ ਨੂੰ ਯਕੀਨੀ ਬਣਾਉਣ ਲਈ ਅਮਰੀਕਾ ਅਤੇ ਹੋਰ ਦੇਸ਼ਾਂ ਨਾਲ ਕੰਮ ਕਰਕੇ ਖੁਸ਼ੀ ਹੋਵੇਗੀ।

ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕਾ ਅੰਦਰ ਚੱਲ ਰਹੇ ਨਾਗਰਿਕ ਤਣਾਅ ਉੱਤੇ ਚਿੰਤਾ ਜ਼ਾਹਰ ਕੀਤੀ ਅਤੇ ਹਾਲਾਤ ਦੇ ਛੇਤੀ ਠੀਕ ਹੋਣ ਲਈ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ।

ਦੋਨਾਂ ਆਗੂਆਂ ਨੇ ਹੋਰ ਚਲੰਤ ਮੁੱਦਿਆਂ ਜਿਵੇਂ ਦੋਵਾਂ ਦੇਸ਼ਾਂ ਅੰਦਰ COVID-19 ਦੇ ਹਾਲਾਤ, ਭਾਰਤ-ਚੀਨ ਸਰਹੱਦੀ ਹਾਲਾਤ ਅਤੇ ਵਿਸ਼ਵ ਸਿਹਤ ਸੰਗਠਨ ਵਿਚ ਸੁਧਾਰਾਂ ਦੀ ਲੋੜ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ।

ਰਾਸ਼ਟਰਪਤੀ ਟਰੰਪ ਨੇ ਇਸ ਸਾਲ ਫਰਵਰੀ ਵਿਚ ਕੀਤੀ ਆਪਣੀ ਭਾਰਤ ਫੇਰੀ ਨੂੰ ਨਿੱਘੇ ਤਰੀਕੇ ਨਾਲ ਯਾਦ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਫੇਰੀ ਕਈ ਕਾਰਨਾਂ ਸਦਕਾ ਯਾਦਗਾਰ ਅਤੇ ਇਤਿਹਾਸਕ ਰਹੀ ਸੀ, ਅਤੇ ਇਸਨੇ ਦੁਵੱਲੇ ਸਬੰਧਾਂ ਨੂੰ ਨਵੀਂ ਰਫਤਾਰ ਵੀ ਦਿੱਤੀ ਸੀ।

ਇਸ ਗੱਲਬਾਤ ਦਾ ਬੇਮਿਸਾਲ ਨਿੱਘਾਪਨ ਅਤੇ ਖੁੱਲ੍ਹਾਪਨ ਭਾਰਤ-ਅਮਰੀਕਾ ਸਬੰਧਾਂ ਦੇ ਵਿਸ਼ੇਸ਼ ਸੁਭਾਅ ਦੇ ਨਾਲ ਨਾਲ ਦੋਨਾਂ ਆਗੂਆਂ ਦਰਮਿਆਨ ਦੋਸਤੀ ਅਤੇ ਆਪਸੀ ਸਨਮਾਨ ਦਾ ਸੂਚਕ ਸੀ।

ਨਵੀਂ ਦਿੱਲੀ

2 ਜੂਨ, 2020

DISCLAIMER: This is an approximate translation. The original is available in English on MEA's website and may be referred to as the official press release.